

 Print Page

Sri Guru Granth Sahib

Displaying 814 of

ਸੁਣਿ ਸੁਣਿ ਜੀਵੈ ਦਾਸੁ ਤੁਮ੍ ਬਾਣੀ ਜਨ ਆਖੀ ॥

Sun Sun Jeevai Dhaas Thumh Baanee Jan Aakhee ||

Your slave lives by hearing, hearing the Word of Your Bani, chanted by Your humble servant.

ਬਿਲਾਵਲੁ (ਮਃ ੫) (੫੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੧

Raag Bilaaval Guru Arjan Dev

ਪ੍ਰਗਟ ਭਈ ਸਭ ਲੋਅ ਮਹਿ ਸੇਵਕ ਕੀ ਰਾਖੀ ॥੧॥ ਰਹਾਉ ॥

Pragatt Bhee Sabh Loa Mehi Saevak Kee Raakhee ||1|| Rehaao ||

The Guru is revealed in all the worlds; He saves the honor of His servant. ||1||Pause||

ਬਿਲਾਵਲੁ (ਮਃ ੫) (੫੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੧

Raag Bilaaval Guru Arjan Dev

ਅਗਨਿ ਸਾਗਰ ਤੇ ਕਾਢਿਆ ਪ੍ਰਭਿ ਜਲਨਿ ਬੁਝਾਈ ॥

Agan Saagar Thae Kaadtiaa Prabh Jalan Bujhaaee ||

God has pulled me out of the ocean of fire, and quenched my burning thirst.

ਬਿਲਾਵਲੁ (ਮਃ ੫) (੫੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੨

Raag Bilaaval Guru Arjan Dev

ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ ॥੨॥

Anmrith Naam Jal Sanchiaa Gur Bheae Sehaaee ||2||

The Guru has sprinkled the Ambrosial Water of the Naam, the Name of the Lord; He has become my Helper. ||2||

ਬਿਲਾਵਲੁ (ਮਃ ੫) (੫੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੨

Raag Bilaaval Guru Arjan Dev

ਜਨਮ ਮਰਣ ਦੁਖ ਕਾਟਿਆ ਸੁਖ ਕਾ ਥਾਨੁ ਪਾਇਆ ॥

Janam Maran Dhukh Kaattiaa Sukh Kaa Thhaan Paaeiaa ||

The pains of birth and death are removed, and I have obtained a resting place of peace.

ਬਿਲਾਵਲੁ (ਮਃ ੫) (੫੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੩

Raag Bilaaval Guru Arjan Dev

ਕਾਟੀ ਸਿਲਕ ਭ੍ਰਮ ਮੋਹ ਕੀ ਅਪਨੇ ਪ੍ਰਭ ਭਾਇਆ ॥੩॥

Kaattee Silak Bhram Moh Kee Apanae Prabh Bhaaeiaa ||3||

The noose of doubt and emotional attachment has been snapped; I have become pleasing to my God.

||3||

ਬਿਲਾਵਲੁ (ਮਃ ੫) (੫੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੩

Raag Bilaaval Guru Arjan Dev

ਮਤ ਕੋਈ ਜਾਣਹੁ ਅਵਰੁ ਕਛੁ ਸਭ ਪ੍ਰਭ ਕੈ ਹਾਥਿ ॥

Math Koe Jaanahu Avar Kashh Sabh Prabh Kai Haathh ||

Let no one think that there is any other at all; everything is in the Hands of God.

ਬਿਲਾਵਲੁ (ਮਃ ੫) (੫੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੪

Raag Bilaaval Guru Arjan Dev

ਸਰਬ ਸੂਖ ਨਾਨਕ ਪਾਏ ਸੰਗਿ ਸੰਤਨ ਸਾਥਿ ॥੪॥੨੨॥੫੨॥

Sarab Sookh Naanak Paaeae Sang Santhan Saathh ||4||22||52||

Nanak has found total peace, in the Society of the Saints. ||4||22||52||

ਬਿਲਾਵਲੁ (ਮਃ ੫) (੫੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੪

Raag Bilaaval Guru Arjan Dev

ਬਿਲਾਵਲੁ ਮਹਲਾ ੫ ॥

Bilaaval Mehalaa 5 ||

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੪

ਬੰਧਨ ਕਾਟੇ ਆਪਿ ਪ੍ਰਭਿ ਹੋਆ ਕਿਰਪਾਲ ॥

Bandhhan Kaattae Aap Prabh Hoaa Kirapaal ||

My bonds have been snapped; God Himself has become compassionate.

ਬਿਲਾਵਲੁ (ਮਃ ੫) (੫੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੫

Raag Bilaaval Guru Arjan Dev

ਦੀਨ ਦਇਆਲ ਪ੍ਰਭ ਪਾਰਬ੍ਰਹਮ ਤਾ ਕੀ ਨਦਰਿ ਨਿਹਾਲ ॥੧॥

Dheen Dhaeiaal Prabh Paarabreham Thaa Kee Nadhar Nihaal ||1||

The Supreme Lord God is Merciful to the meek; by His Glance of Grace, I am in ecstasy. ||1||

ਬਿਲਾਵਲੁ (ਮਃ ੫) (੫੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੫

Raag Bilaaval Guru Arjan Dev

ਗੁਰਿ ਪੂਰੈ ਕਿਰਪਾ ਕਰੀ ਕਾਟਿਆ ਦੁਖੁ ਰੋਗੁ ॥

Gur Poorai Kirapaa Karee Kaattiaa Dhukh Rog ||

The Perfect Guru has shown mercy to me, and eradicated my pains and illnesses.

ਬਿਲਾਵਲੁ (ਮਃ ੫) (੫੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੬

Raag Bilaaval Guru Arjan Dev

ਮਨੁ ਤਨੁ ਸੀਤਲੁ ਸੁਖੀ ਭਇਆ ਪ੍ਰਭ ਧਿਆਵਨ ਜੋਗੁ ॥੧॥ ਰਹਾਉ ॥

Man Than Seethal Sukhee Bhaeiaa Prabh Dhhiaavan Jog ||1|| Rehaao ||

My mind and body have been cooled and soothed, meditating on God, most worthy of meditation.

||1||Pause||

ਬਿਲਾਵਲੁ (ਮਃ ੫) (੫੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੬

Raag Bilaaval Guru Arjan Dev

ਅਉਖਧੁ ਹਰਿ ਕਾ ਨਾਮੁ ਹੈ ਜਿਤੁ ਰੋਗੁ ਨ ਵਿਆਪੈ ॥

Aoukhadhh Har Kaa Naam Hai Jith Rog N Viaapai ||

The Name of the Lord is the medicine to cure all disease; with it, no disease afflicts me.

ਬਿਲਾਵਲੁ (ਮਃ ੫) (੫੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੭

Raag Bilaaval Guru Arjan Dev

ਸਾਧਸੰਗਿ ਮਨਿ ਤਨਿ ਹਿਤੈ ਫਿਰਿ ਦੁਖੁ ਨ ਜਾਪੈ ॥੨॥

Saadhhasang Man Than Hithai Fir Dhookh N Jaapai ||2||

In the Saadh Sangat, the Company of the Holy, the mind and body are tinged with the Lord's Love, and I do not suffer pain any longer. ||2||

ਬਿਲਾਵਲੁ (ਮਃ ੫) (੫੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੮

Raag Bilaaval Guru Arjan Dev

ਹਰਿ ਹਰਿ ਹਰਿ ਹਰਿ ਜਾਪੀਐ ਅੰਤਰਿ ਲਿਵ ਲਾਈ ॥

Har Har Har Har Jaapeeai Anthar Liv Laaee ||

I chant the Name of the Lord, Har, Har, Har, Har, lovingly centering my inner being on Him.

ਬਿਲਾਵਲੁ (ਮਃ ੫) (੫੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੯

Raag Bilaaval Guru Arjan Dev

ਕਿਲਵਿਖ ਉਤਰਹਿ ਸੁਧੁ ਹੋਇ ਸਾਧੂ ਸਰਣਾਈ ॥੩॥

Kilavikh Outharehi Sudhh Hoe Saadhhoos Saranaaee ||3||

Sinful mistakes are erased and I am sanctified, in the Sanctuary of the Holy Saints. ||3||

ਬਿਲਾਵਲੁ (ਮਃ ੫) (੫੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੯

Raag Bilaaval Guru Arjan Dev

ਸੁਨਤ ਜਪਤ ਹਰਿ ਨਾਮ ਜਸੁ ਤਾ ਕੀ ਦੂਰਿ ਬਲਾਈ ॥

Sunath Japath Har Naam Jas Thaa Kee Dhoor Balaaee ||

Misfortune is kept far away from those who hear and chant the Praises of the Lord's Name.

ਬਿਲਾਵਲੁ (ਮਃ ੫) (੫੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੯

Raag Bilaaval Guru Arjan Dev

ਮਹਾ ਮੰਤ੍ਰੁ ਨਾਨਕੁ ਕਥੈ ਹਰਿ ਕੇ ਗੁਣ ਗਾਈ ॥੪॥੨੩॥੫੩॥

Mehaa Manthra Naanak Kathhai Har Kae Gun Gaaee ||4||23||53||

Nanak chants the Mahaa Mantra, the Great Mantra, singing the Glorious Praises of the Lord. ||4||23||53||

ਬਿਲਾਵਲੁ (ਮਃ ੫) (੫੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੦

Raag Bilaaval Guru Arjan Dev

ਬਿਲਾਵਲੁ ਮਹਲਾ ੫ ॥

Bilaaval Mehalaa 5 ॥

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੪

ਭੈ ਤੇ ਉਪਜੈ ਭਗਤਿ ਪ੍ਰਭ ਅੰਤਰਿ ਹੋਇ ਸਾਂਤਿ ॥

Bhai Thae Oupajai Bhagath Prabh Anthar Hoe Saanth ॥

From the Fear of God, devotion wells up, and deep within, there is peace.

ਬਿਲਾਵਲੁ (ਮਃ ੫) (੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੦

Raag Bilaaval Guru Arjan Dev

ਨਾਮੁ ਜਪਤ ਗੋਵਿੰਦ ਕਾ ਬਿਨਸੈ ਭ੍ਰਮ ਭ੍ਰਾਂਤਿ ॥੧॥

Naam Japath Govindh Kaa Binasai Bhram Bhraanth ॥1॥

Chanting the Name of the Lord of the Universe, doubt and delusions are dispelled. ॥1॥

ਬਿਲਾਵਲੁ (ਮਃ ੫) (੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੧

Raag Bilaaval Guru Arjan Dev

ਗੁਰੁ ਪੂਰਾ ਜਿਸੁ ਭੇਟਿਆ ਤਾ ਕੈ ਸੁਖਿ ਪਰਵੇਸੁ ॥

Gur Pooraa Jis Bhaettiaa Thaa Kai Sukh Paravaes ॥

One who meets with the Perfect Guru, is blessed with peace.

ਬਿਲਾਵਲੁ (ਮਃ ੫) (੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੧

Raag Bilaaval Guru Arjan Dev

ਮਨ ਕੀ ਮਤਿ ਤਿਆਗੀਐ ਸੁਣੀਐ ਉਪਦੇਸੁ ॥੧॥ ਰਹਾਉ ॥

Man Kee Math Thiaageeai Suneeai Oupadhaes ॥1॥ Rehaao ॥

So renounce the intellectual cleverness of your mind, and listen to the Teachings. ॥1॥Pause॥

ਬਿਲਾਵਲੁ (ਮਃ ੫) (੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੨

Raag Bilaaval Guru Arjan Dev

ਸਿਮਰਤ ਸਿਮਰਤ ਸਿਮਰੀਐ ਸੋ ਪੁਰਖੁ ਦਾਤਾਰੁ ॥

Simarath Simarath Simareeai So Purakh Dhaathaar ॥

Meditate, meditate, meditate in remembrance on the Primal Lord, the Great Giver.

ਬਿਲਾਵਲੁ (ਮਃ ੫) (੫੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੪ ਪੰ. ੧੨

Raag Bilaaval Guru Arjan Dev

ਮਨ ਤੇ ਕਬਹੁ ਨ ਵੀਸਰੈ ਸੋ ਪੁਰਖੁ ਅਪਾਰੁ ॥੨॥

Man Thae Kabahu N Veesarai So Purakh Apaar ॥2॥

May I never forget that Primal, Infinite Lord from my mind. ||2||

ਬਿਲਾਵਲੁ (ਮਃ ੫) (੫੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੧੩

Raag Bilaaval Guru Arjan Dev

ਚਰਨ ਕਮਲ ਸਿਉ ਰੰਗੁ ਲਗਾ ਅਚਰਜ ਗੁਰਦੇਵ ॥

Charan Kamal Sio Rang Lagaa Acharaj Guradhaev ||

I have enshrined love for the Lotus Feet of the Wondrous Divine Guru.

ਬਿਲਾਵਲੁ (ਮਃ ੫) (੫੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੧੩

Raag Bilaaval Guru Arjan Dev

ਜਾ ਕਉ ਕਿਰਪਾ ਕਰਹੁ ਪ੍ਰਭ ਤਾ ਕਉ ਲਾਵਹੁ ਸੇਵ ॥੩॥

Jaa Ko Kirapaa Karahu Prabh Thaa Ko Laavahu Saev ||3||

One who is blessed by Your Mercy, God, is committed to Your service. ||3||

ਬਿਲਾਵਲੁ (ਮਃ ੫) (੫੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੧੪

Raag Bilaaval Guru Arjan Dev

ਨਿਧਿ ਨਿਧਾਨ ਅੰਮ੍ਰਿਤੁ ਪੀਆ ਮਨਿ ਤਨਿ ਆਨੰਦ ॥

Nidhh Nidhhaan Anmrith Peeaa Man Than Aanandh ||

I drink in the Ambrosial Nectar, the treasure of wealth, and my mind and body are in bliss.

ਬਿਲਾਵਲੁ (ਮਃ ੫) (੫੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੧੪

Raag Bilaaval Guru Arjan Dev

ਨਾਨਕ ਕਬਹੁ ਨ ਵੀਸਰੈ ਪ੍ਰਭ ਪਰਮਾਨੰਦ ॥੪॥੨੪॥੫੪॥

Naanak Kabahu N Veesarai Prabh Paramaanandh ||4||24||54||

Nanak never forgets God, the Lord of supreme bliss. ||4||24||54||

ਬਿਲਾਵਲੁ (ਮਃ ੫) (੫੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੧੫

Raag Bilaaval Guru Arjan Dev

ਬਿਲਾਵਲੁ ਮਹਲਾ ੫ ॥

Bilaaval Mehalaa 5 ||

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੪

ਤ੍ਰਿਸਨ ਬੁਝੀ ਮਮਤਾ ਗਈ ਨਾਠੇ ਭੈ ਭਰਮਾ ॥

Thrisan Bujhee Mamathaa Gee Naathae Bhai Bharamaa ||

Desire is stilled, and egotism is gone; fear and doubt have run away.

ਬਿਲਾਵਲੁ (ਮਃ ੫) (੫੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੧੫

Raag Bilaaval Guru Arjan Dev

ਥਿਤਿ ਪਾਈ ਆਨਦੁ ਭਇਆ ਗੁਰਿ ਕੀਨੇ ਧਰਮਾ ॥੧॥

Thhith Paaee Aanadh Bhaeiaa Gur Keenae Dhharamaa ||1||

I have found stability, and I am in ecstasy; the Guru has blessed me with Dharmic faith. ||1||

ਬਿਲਾਵਲੁ (ਮਃ ੫) (੫੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੧੬

Raag Bilaaval Guru Arjan Dev

ਗੁਰੁ ਪੂਰਾ ਆਰਾਧਿਆ ਬਿਨਸੀ ਮੇਰੀ ਪੀਰ ॥

Gur Pooraa Aaraadhhiaa Binasee Maeree Peer ||

Worshipping the Perfect Guru in adoration, my anguish is eradicated.

ਬਿਲਾਵਲੁ (ਮਃ ੫) (੫੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੧੬

Raag Bilaaval Guru Arjan Dev

ਤਨੁ ਮਨੁ ਸਭੁ ਸੀਤਲੁ ਭਇਆ ਪਾਇਆ ਸੁਖੁ ਬੀਰ ॥੧॥ ਰਹਾਉ ॥

Than Man Sabh Seethal Bhaeiaa Paaeiaa Sukh Beer ||1|| Rehaao ||

My body and mind are totally cooled and soothed; I have found peace, O my brother. ||1||Pause||

ਬਿਲਾਵਲੁ (ਮਃ ੫) (੫੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੧੭

Raag Bilaaval Guru Arjan Dev

ਸੋਵਤ ਹਰਿ ਜਪਿ ਜਾਗਿਆ ਪੇਖਿਆ ਬਿਸਮਾਦੁ ॥

Sovath Har Jap Jaagiaa Paekhiaa Bisamaadh ||

I have awakened from sleep, chanting the Name of the Lord; gazing upon Him, I am filled with wonder.

ਬਿਲਾਵਲੁ (ਮਃ ੫) (੫੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੧੭

Raag Bilaaval Guru Arjan Dev

ਪੀ ਅੰਮ੍ਰਿਤੁ ਤ੍ਰਿਪਤਾਸਿਆ ਤਾ ਕਾ ਅਚਰਜ ਸੁਆਦੁ ॥੨॥

Pee Anmrith Thripathaasiaa Thaa Kaa Acharaj Suaadh ||2||

Drinking in the Ambrosial Nectar, I am satisfied. How wondrous is its taste! ||2||

ਬਿਲਾਵਲੁ (ਮਃ ੫) (੫੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੧੮

Raag Bilaaval Guru Arjan Dev

ਆਪਿ ਮੁਕਤੁ ਸੰਗੀ ਤਰੇ ਕੁਲ ਕੁਟੰਬ ਉਧਾਰੇ ॥

Aap Mukath Sangee Tharae Kul Kuttanb Oudhhaarae ||

I myself am liberated, and my companions swim across; my family and ancestors are also saved.

ਬਿਲਾਵਲੁ (ਮਃ ੫) (੫੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੧੮

Raag Bilaaval Guru Arjan Dev

ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ॥੩॥

Safal Saevaa Guradhaev Kee Niramal Dharabaarae ||3||

Service to the Divine Guru is fruitful; it has made me pure in the Court of the Lord. ||3||

ਬਿਲਾਵਲੁ (ਮਃ ੫) (੫੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੧੯

Raag Bilaaval Guru Arjan Dev

ਨੀਚੁ ਅਨਾਥੁ ਅਜਾਨੁ ਮੈ ਨਿਰਗੁਨੁ ਗੁਣਹੀਨੁ ॥

Neech Anaathh Ajaan Mai Niragun Guneheen ॥

I am lowly, without a master, ignorant, worthless and without virtue.

ਬਿਲਾਵਲੁ (ਮਃ ੫) (੫੫) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੮੧੪ ਪੰ. ੧੯

Raag Bilaaval Guru Arjan Dev